

English	Indian Punjabi
<p>Coronavirus (COVID-19): Testing and treating overseas visitors, asylum seekers and refugees</p> <p>People who have come to Scotland to work, study or claim asylum (including refugees) will not pay for any coronavirus tests or treatments they need.</p> <p>Legislation</p> <p>The Scottish Government have introduced emergency legislation (The National Health Service (Charges to Overseas Visitors) (Scotland) Amendment Regulations 2020) so all overseas visitors in Scotland will not be charged for the diagnosis and treatment of the coronavirus.</p> <p>Overseas visitors include:</p> <ul style="list-style-type: none"> • migrants (regardless of your immigration status) • overseas students • overseas workers • tourists and holidaymakers • refugees and asylum seekers (regardless of your legal status) <p>Immigration</p> <p>The Scottish Government decide how healthcare is provided</p>	<p>ਕੋਰੋਨਾਵਾਇਰਸ (COVID-19): ਵਿਦੇਸ਼ੀ ਯਾਤਰੀਆਂ, ਪਨਾਹ ਮੰਗਣ ਵਾਲਿਆਂ ਅਤੇ ਸ਼ਰਨਾਰਥੀਆਂ ਦੀ ਟੈਸਟਿੰਗ ਅਤੇ ਇਲਾਜ</p> <p>ਉਹ ਲੋਕ ਜੋ ਸਕਾਟਲੈਂਡ ਵਿਖੇ ਕੰਮ ਕਰਨ, ਅਧਿਐਨ ਕਰਨ ਜਾਂ ਪਨਾਹ ਲਈ ਦਾਅਵਾ ਕਰਨ ਆਏ ਹਨ (ਸ਼ਰਨਾਰਥੀਆਂ ਸਮੇਤ) ਕਿਸੇ ਵੀ ਕੋਰੋਨਾਵਾਇਰਸ ਟੈਸਟ ਜਾਂ ਇਲਾਜ ਦੀ ਅਦਾਇਗੀ ਨਹੀਂ ਕਰਨਗੇ।</p> <p>ਕਾਨੂੰਨ</p> <p>ਸਕਾਟਲੈਂਡ ਦੀ ਸਰਕਾਰ ਨੇ ਐਮਰਜੈਂਸੀ ਕਾਨੂੰਨ (ਨੈਸ਼ਨਲ ਹੈਲਥ ਸਰਵਿਸ (ਵਿਦੇਸ਼ੀ ਯਾਤਰੀਆਂ ਲਈ ਚਾਰਜ)) (ਸਕਾਟਲੈਂਡ) ਸੋਧ ਰੈਗੂਲੇਸ਼ਨਜ਼ 2020) ਪੇਸ਼ ਕੀਤਾ ਹੈ, ਇਸ ਲਈ ਸਕਾਟਲੈਂਡ ਦੇ ਸਾਰੇ ਵਿਦੇਸ਼ੀ ਯਾਤਰੀਆਂ ਤੋਂ ਕੋਰੋਨਾਵਾਇਰਸ ਦੀ ਜਾਂਚ ਅਤੇ ਇਲਾਜ ਲਈ ਕੋਈ ਖਰਚਾ ਨਹੀਂ ਲਿਆ ਜਾਵੇਗਾ।</p> <p>ਵਿਦੇਸ਼ੀ ਯਾਤਰੀਆਂ ਵਿੱਚ ਸ਼ਾਮਲ ਹਨ:</p> <ul style="list-style-type: none"> • ਪ੍ਰਵਾਸੀ (ਤੁਹਾਡੀ ਪਰਵਾਸ ਦੀ ਸਥਿਤੀ ਦੀ ਪਰਵਾਹ ਕੀਤੇ ਬਿਨਾਂ) • ਵਿਦੇਸ਼ੀ ਵਿਦਿਆਰਥੀ • ਵਿਦੇਸ਼ੀ ਕਾਮੇ • ਸੈਲਾਨੀ ਅਤੇ ਛੁੱਟੀਆਂ ਬਿਤਾਉਣ ਵਾਲੇ • ਸ਼ਰਨਾਰਥੀ ਅਤੇ ਪਨਾਹ ਲੈਣ ਵਾਲੇ (ਤੁਹਾਡੀ ਕਾਨੂੰਨੀ ਸਥਿਤੀ ਦੀ ਪਰਵਾਹ ਕੀਤੇ ਬਿਨਾਂ) <p>ਇਮੀਗ੍ਰੇਸ਼ਨ</p> <p>ਸਕਾਟਲੈਂਡ ਦੀ ਸਰਕਾਰ ਫੈਸਲਾ ਕਰਦੀ ਹੈ ਕਿ ਸਕਾਟਲੈਂਡ ਵਿੱਚ ਸਿਹਤ ਸੇਵਾਵਾਂ ਕਿਵੇਂ ਪ੍ਰਦਾਨ</p>

<p>in Scotland. This is not linked to immigration control, which is a matter for the Home Office.</p> <p>NHS Scotland does not pass patient details to the Home Office for the purpose of immigration enforcement.</p> <p>Testing and treatment</p> <p>If you think you might have symptoms of coronavirus (a new continuous cough, fever or loss of, or change in, sense of smell or taste (anosmia)), stay at home and follow our guidance for households with possible infection.</p> <p>You will not be charged for:</p> <ul style="list-style-type: none"> • testing if you think you have symptoms, even if the test shows you don't have coronavirus • treatment to ease your symptoms if you have the virus <p>You will always receive immediate or urgent healthcare in Scotland regardless of your immigration status or ability to pay at the time (if charges apply).</p> <p>Read the latest guidance about coronavirus in Scotland</p> <p>Further information</p> <p>More about your rights when accessing care in Scotland:</p> <ul style="list-style-type: none"> • Healthcare for overseas visitors, including the immigration health surcharge • Healthcare for refugees and asylum seekers 	<p>ਕੀਤੀਆਂ ਜਾਂਦੀਆਂ ਹਨ। ਇਹ ਇਮੀਗ੍ਰੇਸ਼ਨ ਨਿਯੰਤਰਣ ਨਾਲ ਜੁੜਿਆ ਨਹੀਂ ਹੈ, ਜੋ ਕਿ ਹੋਮ ਆਫਿਸ ਲਈ ਮਾਮਲਾ ਹੈ।</p> <p>ਐਨਐਚਐਸ ਸਕਾਟਲੈਂਡ ਇਮੀਗ੍ਰੇਸ਼ਨ ਲਾਗੂ ਕਰਨ ਦੇ ਉਦੇਸ਼ ਨਾਲ ਮਰੀਜ਼ਾਂ ਦੇ ਵੇਰਵੇ ਹੋਮ ਆਫਿਸ ਨੂੰ ਨਹੀਂ ਦਿੰਦੀ।</p> <p>ਟੈਸਟਿੰਗ ਅਤੇ ਇਲਾਜ</p> <p>ਜੇ ਤੁਹਾਨੂੰ ਲਗਦਾ ਹੈ ਕਿ ਤੁਹਾਨੂੰ ਕੋਰੋਨਾਵਾਇਰਸ ਦੇ ਲੱਛਣ ਹੋ ਸਕਦੇ ਹਨ (ਨਵੀਂ ਨਿਰੰਤਰ ਖੰਘ, ਬੁਖਾਰ ਜਾਂ ਗੰਧ ਜਾਂ ਸੁਆਦ ਦੀ ਸੰਵੇਦਨਾ ਦੀ ਘਾਟ ਜਾਂ ਇਨ੍ਹਾਂ ਵਿੱਚ ਬਦਲਾਅ (ਅਨੋਸਮੀਆ)), ਘਰ ਰਹੋ ਅਤੇ ਸੰਭਾਵਤ ਸੰਕ੍ਰਮਣ ਵਾਲੇ ਪਰਿਵਾਰਾਂ ਲਈ ਸਾਡੀ ਸੇਧ ਦੀ ਪਾਲਣਾ ਕਰੋ।</p> <p>ਤੁਹਾਡੇ ਤੋਂ ਇਨ੍ਹਾਂ ਲਈ ਪੈਸੇ ਨਹੀਂ ਲਏ ਜਾਣਗੇ:</p> <ul style="list-style-type: none"> • ਟੈਸਟਿੰਗ ਲਈ ਜੇ ਤੁਹਾਨੂੰ ਲਗਦਾ ਹੈ ਕਿ ਤੁਹਾਨੂੰ ਕੋਈ ਲੱਛਣ ਹਨ, ਭਾਵੇਂ ਟੈਸਟ ਦਿਖਾਉਂਦਾ ਹੈ ਕਿ ਤੁਹਾਨੂੰ ਕੋਰੋਨਾਵਾਇਰਸ ਨਹੀਂ ਹੈ • ਜੇ ਤੁਹਾਨੂੰ ਵਾਇਰਸ ਹੈ ਤਾਂ ਤੁਹਾਡੇ ਲੱਛਣਾਂ ਨੂੰ ਹਲਕਾ ਕਰਨ ਲਈ ਇਲਾਜ <p>ਤੁਸੀਂ ਸਕਾਟਲੈਂਡ ਵਿੱਚ ਹਮੇਸ਼ਾਂ ਤੁਰੰਤ ਜਾਂ ਆਵੱਸ਼ਕ ਸਿਹਤ ਸੰਭਾਲ ਪ੍ਰਾਪਤ ਕਰੋਗੇ ਭਾਵੇਂ ਤੁਹਾਡੀ ਇਮੀਗ੍ਰੇਸ਼ਨ ਸਥਿਤੀ ਦੀ ਪਰਵਾਹ ਕੀਤੇ ਬਿਨਾਂ ਜਾਂ ਉਸ ਸਮੇਂ ਭੁਗਤਾਨ ਕਰਨ ਦੀ ਯੋਗਤਾ ਤੋਂ ਬਿਨਾਂ (ਜੇ ਖਰਚੇ ਲਾਗੂ ਹੁੰਦੇ ਹਨ)।</p> <p>ਨਵੀਨਤਮ ਸਕਾਟਲੈਂਡ ਵਿੱਚ ਕੋਰੋਨਾਵਾਇਰਸ ਬਾਰੇ ਸੇਧ ਪੜ੍ਹੋ</p> <p>ਹੋਰ ਜਾਣਕਾਰੀ</p> <p>ਸਕਾਟਲੈਂਡ ਵਿੱਚ ਦੇਖਭਾਲ ਤਕ ਪਹੁੰਚ ਬਣਾਉਣ ਸਮੇਂ ਤੁਹਾਡੇ ਅਧਿਕਾਰਾਂ ਬਾਰੇ ਹੋਰ:</p> <ul style="list-style-type: none"> • ਵਿਦੇਸ਼ੀ ਵਿਜ਼ਿਟਰਾਂ ਲਈ ਸਿਹਤ ਸੰਭਾਲ, ਇਮੀਗ੍ਰੇਸ਼ਨ ਹੈਲਥ ਸਰਚਾਰਜ ਸਮੇਤ • ਸ਼ਰਨਾਰਥੀ ਅਤੇ ਪਨਾਹ ਮੰਗਣ ਵਾਲਿਆਂ ਲਈ ਸਿਹਤ ਸੰਭਾਲ
<p>25 May 2020</p>	<p>25 ਮਈ 2020</p>